

ISSN: 2320-9690

PARKH


ਪਾਰਖ

Referred Research Journal of
Punjabi Language and Literature

Vol. 1, 2021

Chief Editor:
Dr. Sarabjit Singh

Editor:
Dr. Yog Raj



Department of Punjabi
Panjab University, Chandigarh

ISSN : 2320-9690

PARKH

Refereed Research journal of Punjabi
Language, Culture and Literature
(Bi-Annual)

Vol. I January-June 2021

ਪਰਖ

ਮੁੱਖ ਸੰਪਾਦਕ	:	ਡਾ. ਸਰਬਜੀਤ ਸਿੰਘ
ਸੰਪਾਦਕ	:	ਡਾ. ਯੋਗ ਰਾਜ
ਸੰਪਾਦਕੀ ਬੋਰਡ	:	ਡਾ. ਸਰਬਜੀਤ ਸਿੰਘ
		ਡਾ. ਯੋਗ ਰਾਜ
		ਡਾ. ਉਮਾ ਸੇਠੀ
		ਡਾ. ਅਕਵਿੰਦਰ ਕੌਰ ਤਨਵੀ

ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਪ੍ਰਕਾਸ਼ਿਤ

Price : Rs.150/-

Postage Charges additional

उत्तरवार्ग

बुमिका

1. ਨਾਨਕ ਸਿੰਘ ਦੇ ਨਾਵਲ : ਪੜ੍ਹਚੋਲ ਦਾ ਮੁਹਾਂਦਰਾ
 2. ਡਾ. ਰਵਿੰਦਰ ਸਿੰਘ ਰਵੀ ਦਾ ਸਾਹਿਤ ਚਿੱਤਨ
 3. ਸਮਕਾਲੀ ਪੰਜਾਬੀ ਕਵਿਤਾ ਦਾ ਨਵ ਕਾਵਿ-ਬੋਧ
 4. ਗੁਰੂ ਨਾਨਕ ਦਾ ਸਮਾਜ-ਦਰਸ਼ਨ
 5. ਬਿਊਟਿਸ਼ ਪੰਜਾਬ ਦੀ ਕਿਸਾਨੀ : ਗਦਰ ਕਵਿਤਾ
ਦੇ ਸੰਦਰਭ ਵਿਚ
 6. ਡਾ. ਰਵਿੰਦਰ ਸਿੰਘ ਰਵੀ ਦੀ ਖੋਜ-ਦ੍ਰਿਸ਼ਟੀ
ਦਾ ਮੁਲਾਂਕਣ (ਪੰਜਾਬੀ ਰਾਮ-ਕਾਵਿ ਦੇ ਵਿਸ਼ੇਸ਼
ਸੰਦਰਭ ਵਿਚ)
 7. ਪੰਜਾਬੀ ਨਾਗੀ ਕਹਾਣੀ : ਵਿਕਾਸਗਤ ਪੜਾਅ
 8. ਫਰੇਜ਼ਰ ਦਾ ਜਾਈ-ਚਿੱਤਨ ਸਿਧਾਂਤ
 9. ਰਾਜੀਵ ਕੁਮਾਰ ਦੁਆਰਾ ਨਿਰਦੇਸ਼ਤ ਸਾਹਿਤਕ
ਪੰਜਾਬੀ ਫਿਲਮ 'ਚੰਮ': ਦਲਿਤ ਪਰਿਪੇਖ
(ਭਗਵੰਤ ਰਸੂਲਪੁਰੀ ਦੀ ਕਹਾਣੀ 'ਧੂੜ' 'ਤੇ
ਆਧਾਰਿਤ)
 10. ਪੰਜਾਬੀ ਭਾਸ਼ਾਈ ਕੋਸ਼ਾਂ ਵਿਚ ਦੂਜੀਆਂ ਭਾਸ਼ਾਵਾਂ
ਦੇ ਸ਼ਬਦ ਗ੍ਰਹਿਣ ਕਰਨ ਦੀ ਸਮੱਸਿਆ : ਵਿਭਿੰਨ
ਪ੍ਰਸੰਗ
 11. ਪੱਛਮੀ ਕਾਰਕ ਸਿਧਾਂਤ
 12. Punjabi Ghazal in Pakistan
 13. Tracing The Other Side of Identity and
Resistance : A Study of Dalit Literature
 14. Genealogy of Violence: Trauma and
Resistance in Dalit Autobiographies
 15. ਰਾਜਿੰਦਰ ਸਿੰਹ ਬੇਦੀ ਕੀ ਕਹਾਨਿਯਾਂ ਮੈਂ ਸ਼੍ਰੀ-ਅਸਿਮਤਾ

ਡਾ. ਹਰਿਭਜਨ ਸਿੰਘ ਭਾਟੀਆ	3
ਡਾ. ਸੁਖਦੇਵ ਸਿੰਘ ਸਿਰਸਾ	16
ਡਾ. ਯੋਗ ਰਾਜ	26
ਡਾ. ਸਰਬਜੀਤ ਸਿੰਘ	65
ਡਾ. ਬਲਜੀਤ ਸਿੰਘ ਵਿਰਕ	90
 ਡਾ. ਹਰਜਿੰਦਰ ਸਿੰਘ	103
 ਡਾ. ਪਰਮਜੀਤ ਕੌਰ ਸਿੱਧੂ	116
ਡਾ. ਅਸ਼ਵਨੀ ਕੁਮਾਰ	125
ਡਾ. ਪ੍ਰਵੀਨ ਕੁਮਾਰ	141
 ਡਾ. ਅਕਵਿੰਦਰ ਕੌਰ ਤਨਵੀ	150
 ਡਾ. ਹਰਵਿੰਦਰ ਪਾਲ ਕੌਰ	159
Dr. Zaib Un Nisa	169
Dr. Amit Narula	179
 Dr. Amandeep	191
ਡ੉. ਗੁਰਮੀਤ ਸਿੱਹ	198

ਡਾ. ਰਵਿੰਦਰ ਸਿੰਘ ਰਵੀ ਦੀ ਖੋਜ-ਦ੍ਰਿਸ਼ਟੀ ਦਾ ਮੁਲਾਂਕਣ (ਪੰਜਾਬੀ ਰਾਮ-ਕਾਵਿ ਦੇ ਵਿਸ਼ੇਸ਼ ਸੰਦਰਭ ਵਿਚ)

ਡਾ. ਹਰਜਿੰਦਰ ਸਿੰਘ

ਪੰਜਾਬੀ ਸਾਹਿਤ-ਸਮੀਖਿਆ ਦੇ ਖੇਤਰ ਵਿੱਚ ਡਾ. ਰਵਿੰਦਰ ਸਿੰਘ ਰਵੀ ਨੂੰ ਇਕ ਮਾਰਕਸਵਾਦੀ ਦ੍ਰਿਸ਼ਟੀਕੋਣ ਵਾਲੇ ਚਿੰਤਕ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਪੰਜਾਬੀ ਸਾਹਿਤ ਦੀਆਂ ਅਨੇਕ ਸਿਨਫਾਂ ਬਾਰੇ ਆਪਣੀਆਂ ਮੁੱਲਵਾਨ ਧਾਰਨਾਵਾਂ ਦਿੱਤੀਆਂ ਜਿਹੜੀਆਂ ਪੰਜਾਬੀ ਦੀ ਸਾਹਿਤਕ ਖੋਜ ਅਤੇ ਸਮੀਖਿਆ ਨੂੰ ਨਵੇਂ ਦਿਸਹੱਦਿਆਂ ਵੱਲ ਤੌਰਦੀਆਂ ਹਨ। ਇਸੇ ਤਰ੍ਹਾਂ ਉਨ੍ਹਾਂ ਦੀਆਂ ਵੱਖ-ਵੱਖ ਸਾਹਿਤ ਅਧਿਐਨ ਪ੍ਰਣਾਲੀਆਂ ਬਾਰੇ ਦਿੱਤੀਆਂ ਵਿਚਾਰਧਾਰਕ ਰਾਵਾਂ ਨੇ ਵੀ ਪੰਜਾਬੀ ਖੋਜ ਅਤੇ ਸਮੀਖਿਆ ਦੇ ਸੁਭਾਅ ਵਿੱਚ ਗੁਣਾਤਮਕ ਪਰਿਵਰਤਨ ਲਿਆਂਦੇ। ਇਸ ਖੋਜ-ਪੱਤਰ ਦਾ ਮਨੋਰਥ ‘ਪੰਜਾਬੀ ਰਾਮ-ਕਾਵਿ’ ਉੱਤੇ ਉਨ੍ਹਾਂ ਦੁਆਰਾ ਕੀਤੇ ਖੋਜ-ਪ੍ਰਬੰਧ ਨੂੰ ਵਿਚਾਰਦਿਆਂ, ਉਨ੍ਹਾਂ ਦੀ ਖੋਜ-ਦ੍ਰਿਸ਼ਟੀ ਨੂੰ ਉਘਾੜਨਾ ਹੈ।

I

ਸਾਹਿਤ ਅਤੇ ਸਮਾਜ ਦਾ ਆਪਸੀ ਗੁੜ੍ਹਾ ਰਿਸ਼ਤਾ ਹੁੰਦਾ ਹੈ। ਕਿਸੇ ਸਮਾਜ ਦੀਆਂ ਅੰਦਰੂਨੀ ਅਤੇ ਬਾਹਰੀ ਪਰਿਸਥਿਤੀਆਂ ਵਿਚੋਂ ਵਿਭਿੰਨ ਪ੍ਰਕਾਰ ਦੀਆਂ ਸੂਖਮ ਕਲਾਵਾਂ ਜਨਮ ਲੈਂਦੀਆਂ ਹਨ। “ਸੂਖਮ ਕਲਾਵਾਂ” ਵਿਚੋਂ ਸਾਹਿਤ ਇਕ ਅਜਿਹਾ ਪ੍ਰਭਾਵਸ਼ਾਲੀ ਮਾਧਿਅਮ ਹੈ ਜਿਹੜਾ ਭਿੰਨ ਭਿੰਨ ਵਿਅਕਤੀਆਂ, ਸਮੂਹਾਂ ਜਾਂ ਸ਼੍ਰੇਣੀਆਂ ਦੇ ਸਾਮੂਹਿਕ ਦੁਖਾਂ, ਸੁਖਾਂ ਅਤੇ ਇੱਛਾਵਾਂ ਨੂੰ ਸਰਬ-ਸਾਂਝੇ ਰੂਪ ਵਿਚ ਚਿੜ੍ਹ ਕੇ ਵਿਅਕਤੀ ਅਤੇ ਵਿਅਕਤੀ ਸਮੂਹ ਦੀ ਵੱਖ ਵੱਖ ਹੋਂਦ ਨੂੰ ਇਕ ਸਾਮਾਜਿਕ ਇਕਾਈ ਵਿਚ ਪਰੋ ਦੇਂਦਾ ਹੈ। ਇਉਂ, ਸਾਹਿਤ ਸਾਂਸਕ੍ਰਿਤਿਕ ਏਕਤਾ ਦੇ ਪ੍ਰਮੁਖ ਸਾਧਨਾਂ ਵਿਚੋਂ ਇਕ ਹੈ।”¹ ਇਉਂ, ਅਧਿਏਤਾ ਸਾਹਿਤ ਨੂੰ ਕਿਸੇ ਇਕ ਸਮੁਦਾਇ/ਵਰਗ ਨਾਲ ਜੋੜਕੇ ਨਹੀਂ ਬਲਕਿ ਕਿਸੇ ਖਾਸ ਧਰਾਤਲ ਉੱਤੇ ਜੀਵਨ ਬਸਰ ਕਰ ਰਹੇ ਲੋਕਾਂ ਦੀਆਂ ਅਕਾਂਖਿਆਵਾਂ, ਉਮੀਦਾਂ, ਉਮੰਗਾਂ, ਲੋੜਾਂ, ਆਦਰਸ਼ਾਂ ਆਦਿ ਨਾਲ ਜੋੜਕੇ ਦੇਖਣ ਵੱਲ ਅਗਰਸਰ ਹੈ। ਅਜਿਹੇ ਵਿਚਾਰਾਂ ਨੂੰ ਆਪਣੇ ਖੋਜ-ਕਾਰਜ ਦੇ ਆਰੰਭ ਵਿਚ ਵਿਉਂਤਦਾ ਹੋਇਆ ਉਹ ਲਿਖਦਾ ਹੈ :

ਲਗਭਗ ਹਰ ਸਮਾਜ ਵਿਚ ਕੁਝ ਅਜਿਹੇ ਇਤਿਹਾਸਕ ਅਤੇ ਮਿਥਿਹਾਸਕ ਪਾਤ੍ਰ ਜਾਂ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਵਿਚ ਉਸ ਸਮਾਜ ਦੇ ਪਰਿਵਾਰਿਕ, ਸਾਮਾਜਿਕ, ਆਧਿਆਤਮਿਕ ਅਤੇ ਹੋਰ ਸਾਂਸਕ੍ਰਿਤਿਕ ਆਦਰਸ਼ ਸਮਾਈ ਹੁੰਦੇ ਹਨ। ਸਾਮੂਹਿਕ ਚੇਤਨਾ ਦੀ ਪ੍ਰਤਿਨਿਧਤਾ ਕਰਨ ਵਾਲੀਆਂ ਅਜਿਹੀਆਂ ਘਟਨਾਵਾਂ ਜਾਂ ਪਾਤ੍ਰਾਂ ਨੂੰ ਆਧਾਰ ਬਣਾ ਕੇ ਰਚਿਆ ਗਿਆ ਸਾਹਿਤ ਸਾਮਾਜਿਕ ਪਿੜ ਦੇ ਵੱਖ ਵੱਖ ਆਦਰਸ਼ਾਂ ਦਾ ਪ੍ਰਤੀਕ ਬਣ ਜਾਂਦਾ ਹੈ। ... ਸਾਮਾਜਿਕ ਅਤੇ ਸਾਮਾਜਿਕ ਪਿੜ ਦੇ ਵੱਖ ਵੱਖ ਆਦਰਸ਼ਾਂ ਦਾ ਪ੍ਰਤੀਕ ਬਣ ਜਾਂਦਾ ਹੈ। ... ਸਾਮਾਜਿਕ ਅਤੇ ਪਰਿਵਾਰਿਕ ਖੇਤ੍ਰ ਦਾ ਕੋਈ ਅਜਿਹਾ ਸੰਬੰਧ ਨਹੀਂ ਜਿਸ ਦੇ ਆਦਰਸ਼ ਰੂਪ ਦਾ ਵਰਣਨ ਅਸਾਨੂੰ ਰਾਮਾਇਣ ਵਿਚੋਂ ਪ੍ਰਾਪਤ ਨ ਹੋ ਸਕੇ। ... ਸਦੀਆਂ ਤੋਂ ਇਸਦੇ ਪਾਤ੍ਰ ਭਾਰਤੀ ਲੋਕ-ਜੀਵਨ ਦੇ

ਵੱਖ ਵੱਖ ਆਦਰਸ਼ਾਂ ਅਤੇ ਭਾਵਨਾਵਾਂ ਨੂੰ ਸਥਾਪਿਤ ਕਰਨ ਲਈ ਕ੍ਰਿਆਸ਼ੀਲ ਰਹੇ ਹਨ।²

ਉਪਰੋਕਤ ਸਤਰਾਂ ਵਿਚ ‘ਰਮਾਇਣ’ ਨੂੰ ਇਕ ਉੱਤਮ ਸਾਹਿਤਕ ਕਿਰਤ ਮੰਨਿਆ ਗਿਆ ਹੈ ਜਿਸ ਵਿਚ ਭਾਰਤੀ ਜਨ ਜੀਵਨ ਦੀ ਹਰ ਪੱਖ ਤੋਂ ਤਸਵੀਰਕਸ਼ੀ ਕੀਤੀ ਗਈ ਹੈ। ਇਸ ਸਾਹਿਤਕ ਕਿਰਤ ਨੂੰ ਉਹ ‘ਸਾਮੂਹਿਕ